

 Print Page

Sri Guru Granth Sahib

Displaying 339 of

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥

Sankatt Nehee Parai Jon Nehee Aavai Naam Niranjan Jaa Ko Rae ||

He does not fall into misfortune, and He does not take birth; His Name is the Immaculate Lord.

ਗਉੜੀ (ਭ. ਕਬੀਰ) ਅਸਟ. (੭੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੯

Raag Gauri Bhagat Kabir

ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥

Kabeer Ko Suaamee Aiso Thaakur Jaa Kai Maaee N Baapo Rae ||2||19||70||

Kabeer's Lord is such a Lord and Master, who has no mother or father. ||2||19||70||

ਗਉੜੀ (ਭ. ਕਬੀਰ) ਅਸਟ. (੭੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧

Raag Gauri Bhagat Kabir

ਗਉੜੀ ॥

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੯

ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥

Nindho Nindho Mo Ko Log Nindho ||

Slander me, slander me - go ahead, people, and slander me.

ਗਉੜੀ (ਭ. ਕਬੀਰ) ਅਸਟ. (੭੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੨

Raag Gauri Bhagat Kabir

ਨਿੰਦਾ ਜਨ ਕਉ ਖਰੀ ਪਿਆਰੀ ॥

Nindhaa Jan Ko Kharee Piaaree ||

Slander is pleasing to the Lord's humble servant.

ਗਉੜੀ (ਭ. ਕਬੀਰ) ਅਸਟ. (੭੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੨

Raag Gauri Bhagat Kabir

ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥

Nindhaa Baap Nindhaa Mehathaaree ||1|| Rehaao ||

Slander is my father, slander is my mother. ||1||Pause||

ਗਉੜੀ (ਭ. ਕਬੀਰ) ਅਸਟ. (੭੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੨

Raag Gauri Bhagat Kabir

ਨਿੰਦਾ ਹੋਇ ਤ ਬੈਕੁੰਠਿ ਜਾਈਐ ॥

Nindhaa Hoe Th Baikunth Jaaeeai ||

If I am slandered, I go to heaven;

ਗਉੜੀ (ਭ. ਕਬੀਰ) ਅਸਟ. (੭੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੩

Raag Gauri Bhagat Kabir

ਨਾਮੁ ਪਦਾਰਥੁ ਮਨਹਿ ਬਸਾਈਐ ॥

Naam Padhaarathh Manehi Basaaeeai ||

The wealth of the Naam, the Name of the Lord, abides within my mind.

ਗਉੜੀ (ਭ. ਕਬੀਰ) ਅਸਟ. (੭੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੩

Raag Gauri Bhagat Kabir

ਰਿਦੈ ਸੁਧ ਜਉ ਨਿੰਦਾ ਹੋਇ ॥

Ridhai Sudhh Jo Nindhaa Hoe ||

If my heart is pure, and I am slandered,

ਗਉੜੀ (ਭ. ਕਬੀਰ) ਅਸਟ. (੭੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੩

Raag Gauri Bhagat Kabir

ਹਮਰੇ ਕਪਰੇ ਨਿੰਦਕੁ ਧੋਇ ॥੧॥

Hamarae Kaparae Nindhak Dhhoie ||1||

Then the slanderer washes my clothes. ||1||

ਗਉੜੀ (ਭ. ਕਬੀਰ) ਅਸਟ. (੭੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੪

Raag Gauri Bhagat Kabir

ਨਿੰਦਾ ਕਰੈ ਸੁ ਹਮਰਾ ਮੀਤੁ ॥

Nindhaa Karai S Hamaraa Meeth ||

One who slanders me is my friend;

ਗਉੜੀ (ਭ. ਕਬੀਰ) ਅਸਟ. (੭੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੪

Raag Gauri Bhagat Kabir

ਨਿੰਦਕ ਮਾਹਿ ਹਮਾਰਾ ਚੀਤੁ ॥

Nindhak Maahi Hamaaraa Cheeth ||

The slanderer is in my thoughts.

ਗਉੜੀ (ਭ. ਕਬੀਰ) ਅਸਟ. (੭੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੪

Raag Gauri Bhagat Kabir

ਨਿੰਦਕੁ ਸੋ ਜੋ ਨਿੰਦਾ ਹੋਰੈ ॥

Nindhak So Jo Nindhaa Horai ||

The slanderer is the one who prevents me from being slandered.

ਗਉੜੀ (ਭ. ਕਬੀਰ) ਅਸਟ. (੭੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੫

Raag Gauri Bhagat Kabir

ਹਮਰਾ ਜੀਵਨੁ ਨਿੰਦਕੁ ਲੋਰੈ ॥੨॥

Hamaraa Jeevan Nindhak Lorai ||2||

The slanderer wishes me long life. ||2||

ਗਉੜੀ (ਭ. ਕਬੀਰ) ਅਸਟ. (੭੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੫

Raag Gauri Bhagat Kabir

ਨਿੰਦਾ ਹਮਰੀ ਪ੍ਰੇਮ ਪਿਆਰੁ ॥

Nindhaa Hamaree Praem Piaar ||

I have love and affection for the slanderer.

ਗਉੜੀ (ਭ. ਕਬੀਰ) ਅਸਟ. (੭੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੫

Raag Gauri Bhagat Kabir

ਨਿੰਦਾ ਹਮਰਾ ਕਰੈ ਉਧਾਰੁ ॥

Nindhaa Hamaraa Karai Oudhhaar ||

Slander is my salvation.

ਗਉੜੀ (ਭ. ਕਬੀਰ) ਅਸਟ. (੭੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੫

Raag Gauri Bhagat Kabir

ਜਨ ਕਬੀਰ ਕਉ ਨਿੰਦਾ ਸਾਰੁ ॥

Jan Kabeer Ko Nindhaa Saar ||

Slander is the best thing for servant Kabeer.

ਗਉੜੀ (ਭ. ਕਬੀਰ) ਅਸਟ. (੭੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੬

Raag Gauri Bhagat Kabir

ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥

Nindhak Ddoobaa Ham Outharae Paar ||3||20||71||

The slanderer is drowned, while I am carried across. ||3||20||71||

ਗਉੜੀ (ਭ. ਕਬੀਰ) ਅਸਟ. (੭੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੬

Raag Gauri Bhagat Kabir

ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥੧॥ ਰਹਾਉ ॥

Raajaa Raam Thoon Aisaa Nirabho Tharan Thaaaran Raam Raaeiaa ||1|| Rehaao ||

O my Sovereign Lord King, You are Fearless; You are the Carrier to carry us across, O my Lord King.

||1||Pause||

ਗਉੜੀ (ਭ. ਕਬੀਰ) ਅਸਟ. (੭੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੬

Raag Gauri Bhagat Kabir

ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਰੁ ਹਮ ਨਾਹੀ ॥

Jab Ham Hothae Thab Thum Naahee Ab Thum Hahu Ham Naahee ||

When I was, then You were not; now that You are, I am not.

ਗਉੜੀ (ਭ. ਕਬੀਰ) ਅਸਟ. (੭੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੭

Raag Gauri Bhagat Kabir

ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ ॥੧॥

Ab Ham Thum Eaek Bheae Hehi Eaekai Dhaekhath Man Patheeaahie ||1||

Now, You and I have become one; seeing this, my mind is content. ||1||

ਗਉੜੀ (ਭ. ਕਬੀਰ) ਅਸਟ. (੭੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੭

Raag Gauri Bhagat Kabir

ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥

Jab Budhh Hothae Thab Bal Kaisaa Ab Budhh Bal N Khattee ||

When there was wisdom, how could there be strength? Now that there is wisdom, strength cannot prevail.

ਗਉੜੀ (ਭ. ਕਬੀਰ) ਅਸਟ. (੭੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੮

Raag Gauri Bhagat Kabir

ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੨੨॥

Kehi Kabeer Budhh Har Lee Maeree Budhh Badhalee Sidhh Paaee ||2||21||72||

Says Kabeer, the Lord has taken away my wisdom, and I have attained spiritual perfection. ||2||21||72||

ਗਉੜੀ (ਭ. ਕਬੀਰ) ਅਸਟ. (੭੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੯

Raag Gauri Bhagat Kabir

ਗਉੜੀ ॥

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੯

ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੁਪੁ ਬੀਚ ਪਾਈ ॥

Khatt Naem Kar Kotharree Baandhhee Basath Anoop Beech Paaee ||

He fashioned the body chamber with six rings, and placed within it the incomparable thing.

ਗਉੜੀ (ਭ. ਕਬੀਰ) ਅਸਟ. (੭੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੦

Raag Gauri Bhagat Kabir

ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥੧॥

Kunjee Kulaf Praan Kar Raakhae Karathae Baar N Laaee ||1||

He made the breath of life the watchman, with lock and key to protect it; the Creator did this in no time at all. ||1||

ਗਉੜੀ (ਭ. ਕਬੀਰ) ਅਸਟ. (੭੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੦

Raag Gauri Bhagat Kabir

ਅਬ ਮਨ ਜਾਗਤ ਰਹੁ ਰੇ ਭਾਈ ॥

Ab Man Jaagath Rahu Rae Bhaaee ॥

Keep your mind awake and aware now, O Sibling of Destiny.

ਗਉੜੀ (ਭ. ਕਬੀਰ) ਅਸਟ. (੭੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੧

Raag Gauri Bhagat Kabir

ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥

Gaafal Hoe Kai Janam Gavaaeiou Chor Musai Ghar Jaaee ॥1॥ Rehaao ॥

You were careless, and you have wasted your life; your home is being plundered by thieves. ॥1॥Pause॥

ਗਉੜੀ (ਭ. ਕਬੀਰ) ਅਸਟ. (੭੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੧

Raag Gauri Bhagat Kabir

ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥

Panch Peharooooa Dhar Mehi Rehathae Thin Kaa Nehee Patheeaaraa ॥

The five senses stand as guards at the gate, but now can they be trusted?

ਗਉੜੀ (ਭ. ਕਬੀਰ) ਅਸਟ. (੭੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੧

Raag Gauri Bhagat Kabir

ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥

Chaeth Suchaeth Chith Hoe Rahu Tho Lai Paragaas Oujaaraa ॥2॥

When you are conscious in your consciousness, you shall be enlightened and illuminated. ॥2॥

ਗਉੜੀ (ਭ. ਕਬੀਰ) ਅਸਟ. (੭੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੨

Raag Gauri Bhagat Kabir

ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥

No Ghar Dhaekh J Kaaman Bhoolee Basath Anoop N Paaee ॥

Seeing the nine openings of the body, the soul-bride is led astray; she does not obtain that incomparable thing.

ਗਉੜੀ (ਭ. ਕਬੀਰ) ਅਸਟ. (੭੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੩

Raag Gauri Bhagat Kabir

ਕਹਤੁ ਕਬੀਰ ਨਵੈ ਘਰ ਮੁਸੇ ਦਸਵੈਂ ਤਤੁ ਸਮਾਈ ॥੩॥੨੨॥੭੩॥

Kehath Kabeer Navai Ghar Moosae Dhasavain Thath Samaaee ॥3॥22॥73॥

Says Kabeer, the nine openings of the body are being plundered; rise up to the Tenth Gate, and discover the true essence. ॥3॥22॥73॥

ਗਉੜੀ (ਭ. ਕਬੀਰ) ਅਸਟ. (੭੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੩

Raag Gauri Bhagat Kabir

ਗਉੜੀ ॥

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੯

ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥

Maaee Mohi Avar N Jaaniou Aanaanaan ||

O mother, I do not know any other, except Him.

ਗਉੜੀ (ਭ. ਕਬੀਰ) ਅਸਟ. (੭੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੪

Raag Gauri Bhagat Kabir

ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥

Siv Sanakaadh Jaas Gun Gaavehi Thaas Basehi Morae Praanaanaan || Rehaao ||

My breath of life resides in Him, whose praises are sung by Shiva and Sanak and so many others.

||Pause||

ਗਉੜੀ (ਭ. ਕਬੀਰ) ਅਸਟ. (੭੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੪

Raag Gauri Bhagat Kabir

ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥

Hiradhae Pragaas Giaan Gur Ganmith Gagan Manddal Mehi Dhhiaanaanaan ||

My heart is illuminated by spiritual wisdom; meeting the Guru, I meditate in the Sky of the Tenth Gate.

ਗਉੜੀ (ਭ. ਕਬੀਰ) ਅਸਟ. (੭੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੫

Raag Gauri Bhagat Kabir

ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥

Bikhai Rog Bhai Bandhhan Bhaagae Man Nij Ghar Sukh Jaanaanaa ||1||

The diseases of corruption, fear and bondage have run away; my mind has come to know peace in its own true home. ||1||

ਗਉੜੀ (ਭ. ਕਬੀਰ) ਅਸਟ. (੭੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੬

Raag Gauri Bhagat Kabir

ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥

Eaek Sumath Rath Jaan Maan Prabh Dhoosar Manehi N Aanaanaa ||

Imbued with a balanced single-mindedness, I know and obey God; nothing else enters my mind.

ਗਉੜੀ (ਭ. ਕਬੀਰ) ਅਸਟ. (੭੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੬

Raag Gauri Bhagat Kabir

ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥

Chandhan Baas Bheae Man Baasan Thiaag Ghattiou Abhimaanaanaa ||2||

My mind has become fragrant with the scent of sandalwood; I have renounced egotistical selfishness and conceit. ||2||

ਗਉੜੀ (ਭ. ਕਬੀਰ) ਅਸਟ. (੭੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੭

Raag Gauri Bhagat Kabir

ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾ ॥

Jo Jan Gaae Dhhiaae Jas Thaakur Thaas Prabhoo Hai Thhaanaanaan ||

That humble being, who sings and meditates on the Praises of his Lord and Master, is the dwelling-place of God.

ਗਉੜੀ (ਭ. ਕਬੀਰ) ਅਸਟ. (੭੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੭

Raag Gauri Bhagat Kabir

ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥

Thih Badd Bhaag Basiou Man Jaa Kai Karam Pradhhaan Mathhaanaanaa ||3||

He is blessed with great good fortune; the Lord abides in his mind. Good karma radiates from his forehead. ||3||

ਗਉੜੀ (ਭ. ਕਬੀਰ) ਅਸਟ. (੭੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੮

Raag Gauri Bhagat Kabir

ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥

Kaatt Sakath Siv Sehaj Pragaasiou Eaekai Eaek Samaanaanaa ||

I have broken the bonds of Maya; the intuitive peace and poise of Shiva has dawned within me, and I am merged in oneness with the One.

ਗਉੜੀ (ਭ. ਕਬੀਰ) ਅਸਟ. (੭੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੯ ਪੰ. ੧੯

Raag Gauri Bhagat Kabir